

## Guru Amar Das: Shabad for Corn-Grain and Rain

ਮਃ ੩ ॥ (੧੨੮੧-੫)

Mehlaa 3. (1281-5)

**ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥**

Kalmal ho-ee maydnee ardaas karay liv laa-ay.

**ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥**

Sachai suni-aa kann day Dheerak dayvai sahj subhaa-ay.

**ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥**

Indrai no furmaa-i-aa vuthaa chhahbar laa-ay.

**ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥**

An Dhan upjai baho ghanaa keemat kahan na jaa-ay.

**ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥**

Naanak naam salaahi too sabhnaa jee-aa daydaa rijak sambaahi.

**ਜਿਤੁ ਖਾਧੈ ਸੁਖੁ ਉਪਜੈ ਫਿਰਿ ਦੁਖੁ ਨ ਲਾਗੈ ਆਇ ॥੨॥**

Jit khaaDhai sukh oopjai fir dookh na laagai aa-ay. ||2||

When the earth is in distress,

It attunes itself with love

And sends out a prayer.

The True One hears it,

And with total ease

Is pleased to give Its strength and steadiness.

It sends a command to the Power of Rain,

And the rain pours down in torrents.

The wealth of grain and corn grows thick.

A person cannot describe its value.

Oh Naanak, appreciate the Divine Identity.

You, Divine One, cause the life-giving food to be given to all the creatures.

Eating this, peace grows,

And the cycle of pain

Comes no more.